

Interim Assistance Reimbursement Authorization

ਕਲਾਇੰਟ ਦਾ ਨਾਂ	ਸੋਸ਼ਲ ਸਿਕਿਓਰਿਟੀ ਨੰਬਰ	ਕਲਾਇੰਟ ਦਾ ਆਈਡੀ ਨੰਬਰ	ਟੈਲੀਫੋਨ ਨੰਬਰ
ਸੜਕ ਦਾ ਪਤਾ	ਸ਼ਹਿਰ	ਸਟੇਟ	ਜਿਪ ਕੋਡ
ਡਾਕ ਦਾ ਪਤਾ	ਸ਼ਹਿਰ	ਸਟੇਟ	ਜਿਪ ਕੋਡ
<p>ਸ਼ਬਦ ਸਟੇਟ ਦਾ ਮਤਲਬ ਹੈ, ਸਮਾਜਕ ਅਤੇ ਸਿਹਤ ਸੇਵਾਵਾਂ ਬਾਰੇ ਵਾੱਸ਼ਿੰਗਟਨ ਸਟੇਟ ਦਾ ਵਿਭਾਗ। ਸ਼ਬਦ ਮੈਂ, ਮੇਰਾ ਅਤੇ ਮੇਰੇ ਦਾ ਮਤਲਬ ਹੈ, ਉਪਰੋਕਤ ਨਾਂ ਵਾਲਾ ਕਲਾਇੰਟ। ਸ਼ਬਦ SSA ਦਾ ਮਤਲਬ ਹੈ, ਸਮਾਜਕ ਸੁਰੱਖਿਆ ਪ੍ਰਸ਼ਾਸਨ। ਸ਼ਬਦ SSI ਦਾ ਮਤਲਬ ਹੈ, ਸਮਾਜਕ ਸੁਰੱਖਿਆ ਪੂਰਕ ਸੁਰੱਖਿਆ ਆਮਦਨ, ਜੋ ਕਿ ਇੱਕ ਫੈਡਰਲ ਆਮਦਨ ਪੂਰਕ ਪ੍ਰੋਗਰਾਮ ਹੈ। ਸ਼ਬਦ ਅੰਤਰਿਮ ਸਹਾਇਤਾ ਦਾ ਮਤਲਬ ਹੈ, ਸਟੇਟ ਦੀਆਂ ਰਕਮਾਂ ਨਾਲ ਦਿੱਤੇ ਜਾਣ ਵਾਲੇ ਕੁੱਲ ਨਗਦ ਭੁਗਤਾਨ ਹੁੰਦੇ ਹਨ ਅਤੇ ਜਿਹਨਾਂ ਨੂੰ ਸਟੇਟ ਵਲੋਂ ਜਾਂ ਕਲਾਇੰਟ ਦੀ ਤਰਫੋਂ ਕਲਾਇੰਟ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਲਈ ਮੁਹਈਆ ਕਰਾਇਆ ਜਾਂਦਾ ਹੈ, ਜਿਸ ਨੂੰ ਬਾਅਦ ਵਿਚ ਸ਼ੁਰੂਆਤੀ ਜਾਂ ਬਹਾਲ SSI ਭੁਗਤਾਨ ਰਾਹੀਂ ਦੁਹਰਾਇਆ ਜਾਂਦਾ ਹੈ।</p> <p>ਕੀ ਹੁੰਦਾ ਹੈ, ਜੇ ਮੈਂ ਇਸ ਫਾਰਮ ਤੇ ਦਸਤਖਤ ਕਰਕੇ ਅਖਤਿਆਰ ਦਿੰਦਾ/ਦਿੰਦੀ ਹਾਂ?</p> <p>ਜੇ ਮੈਂ SSI ਭੁਗਤਾਨ ਪ੍ਰਾਪਤ ਕਰਨ ਲਈ ਯੋਗ ਹੁੰਦਾ/ਹੁੰਦੀ ਹਾਂ, ਤਾਂ ਮੈਂ ਸਮਝਦਾ/ਸਮਝਦੀ ਹਾਂ ਕਿ ਮੈਂ SSA ਕਮਿਸ਼ਨਰ ਨੂੰ ਆਪਣੇ ਪਹਿਲਾਂ ਤੋਂ ਪ੍ਰਭਾਵੀ SSI ਭੁਗਤਾਨਾਂ ਤੋਂ ਸਟੇਟ ਨੂੰ ਉਹ ਰਕਮ ਜਾਰੀ ਕਰਨ ਦਾ ਅਖਤਿਆਰ ਦਿੰਦਾ/ਦਿੰਦੀ ਹਾਂ, ਜੋ ਮੈਨੂੰ ਮਿਲਣ ਵਾਲੀ ਸਟੇਟ ਦੀ ਸਰਕਾਰੀ ਸਹਾਇਤਾ ਦੀ ਰਕਮ ਦੇ ਬਰਾਬਰ ਦੀ ਰਕਮ ਹੈ।</p> <p>ਕੀ ਸਟੇਟ ਨੂੰ ਅਖਤਿਆਰ ਹੈ ਕਿ ਉਹ ਮੈਨੂੰ ਇਸ ਅਖਤਿਆਰਨਾਮੇ ਤੇ ਦਸਤਖਤ ਕਰਨ ਲਈ ਕਰੇ?</p> <p>ਹਾਂ। WAC 388-400-0060 ਅਤੇ RCW 74.62.030 ਅਨੁਸਾਰ ਸਟੇਟ ਦੀਆਂ ਰਕਮਾਂ ਵਾਲੀ ਨਗਦ ਸਹਾਇਤਾ ਲਈ ਅਖਤਿਆਰਨਾਮੇ ਤੇ ਦਸਤਖਤ ਕਰਨਾ ਯੋਗਤਾ ਦੀ ਜ਼ਰੂਰਤ ਹੈ। ਜੇ ਮੈਂ ਇਸ ਅਖਤਿਆਰਨਾਮੇ ਤੇ ਦਸਤਖਤ ਕਰਨ ਤੋਂ ਮਨ੍ਹਾ ਕਰਦਾ/ਕਰਦੀ ਹਾਂ, ਤਾਂ ਮੈਨੂੰ ਸਟੇਟ ਦੀ ਸਰਕਾਰੀ ਸਹਾਇਤਾ ਨਹੀਂ ਮਿਲ ਸਕਦੀ।</p> <p>ਜੇ SSA ਮੈਨੂੰ ਪਹਿਲਾਂ ਤੋਂ ਪ੍ਰਭਾਵੀ ਪੂਰੀ ਰਕਮ ਭੇਜਦੀ ਹੈ, ਤਾਂ ਮੈਂ ਕੀ ਕਰਾਂ?</p> <p>ਮੈਂ ਸਮਝਦਾ/ਸਮਝਦੀ ਹਾਂ ਕਿ ਮੈਨੂੰ ਸਮੇਂ ਦੀ ਉਸੀ ਮਿਆਦ ਲਈ ਸਟੇਟ ਦੀ ਸਰਕਾਰੀ ਸਹਾਇਤਾ ਅਤੇ SSI ਲਾਭ ਨਹੀਂ ਮਿਲ ਸਕਦੇ। SSI ਪ੍ਰਵਾਣਗੀ ਮਿਲਣ ਵੇਲੇ, ਮੈਂ ਸਮਝਦਾ/ਸਮਝਦੀ ਹਾਂ ਕਿ ਸਟੇਟ ਦੀ ਸਰਕਾਰੀ ਸਹਾਇਤਾ ਕਰਜ਼ਾ ਬਣ ਜਾਂਦੀ ਹੈ, ਜੋ ਮੈਂ ਦੇਣਾ ਹੈ ਅਤੇ ਇਸਦਾ ਭੁਗਤਾਨ ਜ਼ਰੂਰ ਕਰਨਾ ਚਾਹੀਦਾ ਹੈ। ਜੇ ਮੈਨੂੰ SSI ਦੇ ਪਹਿਲਾਂ ਤੋਂ ਪ੍ਰਭਾਵੀ ਭੁਗਤਾਨ ਮਿਲਦੇ ਹਨ, ਜੋ ਸਟੇਟ ਨੂੰ ਮੁੜ ਭੁਗਤਾਨ ਕਰਨ ਲਈ ਨਹੀਂ ਘਟਾਏ ਜਾਂਦੇ, ਤਾਂ ਮੈਂ 1-800-562-6114 ਤੇ ਮਾਲੀ ਵਸੂਲੀ ਦੇ ਦਫ਼ਤਰ ਨੂੰ ਕਾਲ ਕਰਾਂਗਾ/ਕਰਾਂਗੀ ਅਤੇ ਕਰਜ਼ੇ ਦਾ ਮੁੜ ਭੁਗਤਾਨ ਕਿਵੇਂ ਕਰਾਂ, ਦੀਆਂ ਹਿਦਾਇਤਾਂ ਦੀ ਪਾਲਣਾ ਕਰਾਂਗਾ/ਕਰਾਂਗੀ।</p> <p>ਇਹ ਅਖਤਿਆਰਨਾਮਾ ਕਿੰਨੇ ਸਮੇਂ ਤੱਕ ਪ੍ਰਭਾਵੀ ਹੁੰਦਾ ਹੈ?</p> <p>ਅਖਤਿਆਰਨਾਮੇ ਦੇ ਵੈਧ ਹੋਣ ਲਈ ਇਸ ਤੇ ਮੇਰੇ ਵਲੋਂ ਅਤੇ ਸਟੇਟ ਦੇ ਨੁਮਾਇੰਦੇ ਵਲੋਂ ਦਸਤਖਤ ਜ਼ਰੂਰ ਕਰਨੇ ਚਾਹੀਦੇ ਹਨ। ਇਹ ਜਦੋਂ ਸਟੇਟ ਨੂੰ ਮਿਲਦੀ ਹੈ, ਦੀ ਤਾਰੀਖ ਤੋਂ ਇੱਕ ਕੈਲੰਡਰ ਸਾਲ ਲਈ ਸਟੇਟ ਅਤੇ ਮੈਂ ਇਸਦੇ ਪਾਬੰਦ ਹਾਂ ਅਤੇ ਮੈਂ ਉਸ ਸਮੇਂ ਦੌਰਾਨ SSI ਲਈ ਦਾਇਰ ਕਰਨ ਲਈ ਸਹਿਮਤ ਹਾਂ। ਜਦੋਂ SSI ਅਰਜ਼ੀ ਦਾਇਰ ਕੀਤੀ ਜਾਂਦੀ ਹੈ, ਤਾਂ ਇਹ ਅਖਤਿਆਰਨਾਮਾ ਹੇਠਾਂ ਦਿੱਤੇ ਤੱਕ ਵੈਧ ਰਹਿੰਦਾ ਹੈ:</p> <ul style="list-style-type: none"> • ਮੈਨੂੰ ਆਪਣਾ ਪਹਿਲਾ SSI ਭੁਗਤਾਨ ਮਿਲਦਾ ਹੈ; ਜਾਂ • ਮੈਂ ਜਾਇਜ਼ੇ ਜਾਂ ਪ੍ਰਸ਼ਾਸਨੀ ਅਪੀਲ ਲਈ ਬੇਨਤੀ ਦਾਇਰ ਨਹੀਂ ਕੀਤੀ ਅਤੇ ਦਾਇਰ ਕਰਨ ਦੀ ਵੱਧ ਤੋਂ ਵੱਧ ਮਿਆਦ ਖਤਮ ਹੋ ਗਈ ਹੈ; ਜਾਂ • ਸਟੇਟ ਅਤੇ ਮੈਂ ਇਸ ਅਖਤਿਆਰਨਾਮੇ ਨੂੰ ਸਮਾਪਤ ਕਰਨ ਲਈ ਸਹਿਮਤ ਹਾਂ। <p>ਜੇ ਸਟੇਟ ਉਸ ਤਾਰੀਖ ਦੇ 30 ਦਿਨਾਂ, ਜਦੋਂ ਮੈਂ ਇਸ ਅਖਤਿਆਰਨਾਮੇ ਤੇ ਦਸਤਖਤ ਕੀਤੇ ਸੀ, ਦੇ ਅੰਦਰ SSA ਨੂੰ ਨਹੀਂ ਦੱਸਦੀ, ਤਾਂ ਮੈਂ ਇਸ ਅਖਤਿਆਰਨਾਮੇ ਦਾ ਪਾਬੰਦ ਨਹੀਂ ਹਾਂ।</p> <p>ਕੀ ਇਹ ਅਖਤਿਆਰਨਾਮਾ SSI ਲਾਭਾਂ ਲਈ ਸੁਰੱਖਿਆਤਮਕ ਫਾਇਲਿੰਗ ਵਜੋਂ ਕੰਮ ਕਰਦਾ ਹੈ?</p> <p>ਹਾਂ, ਜੇ ਮੈਂ ਪਹਿਲਾਂ SSI ਅਰਜ਼ੀ ਦਾਇਰ ਨਹੀਂ ਕੀਤੀ, ਤਾਂ SSA ਨੂੰ ਇਹ ਫਾਰਮ ਜ਼ਰੂਰ ਪ੍ਰਵਾਣ ਕਰਨਾ ਚਾਹੀਦਾ ਹੈ, ਜੋ ਮੈਂ ਅਖਤਿਆਰਨਾਮੇ ਤੇ ਦਸਤਖਤ ਕਰਨ ਦੀ ਤਾਰੀਖ ਦੇ 60 ਦਿਨਾਂ ਦੇ ਅੰਦਰ SSI ਅਰਜ਼ੀ ਦਾਇਰ ਕੀਤੀ ਹੈ, ਤਾਂ ਇਸ ਅਖਤਿਆਰਨਾਮੇ ਤੇ ਮੇਰੇ ਵਲੋਂ ਦਸਤਖਤ ਕਰਨ ਵੇਲੇ ਪਾਈ ਗਈ ਤਾਰੀਖ ਨੂੰ SSI ਲਈ ਮੇਰੇ ਵਲੋਂ ਅਪਲਾਈ ਕੀਤੀ ਗਈ ਤਾਰੀਖ ਵਜੋਂ ਇਸਤੇਮਾਲ ਕਰਨਾ ਚਾਹੀਦਾ ਹੈ। ਜੇ ਮੈਂ 60 ਦਿਨਾਂ ਦੇ ਅੰਦਰ SSI ਲਾਭਾਂ ਲਈ ਅਰਜ਼ੀ ਦਾਇਰ ਨਹੀਂ ਕਰਦਾ/ਕਰਦੀ, ਤਾਂ ਇਹ ਅਖਤਿਆਰਨਾਮਾ, ਹੁਣ SSI ਲਈ ਮੇਰੀ ਦਾਇਰ ਕਰਨ ਦੀ ਤਾਰੀਖ ਦੀ ਰਾਖੀ ਨਹੀਂ ਕਰਦਾ।</p> <p>ਜੇ ਮੈਂ ਇਸ ਅਖਤਿਆਰਨਾਮੇ ਸਬੰਧੀ ਸਟੇਟ ਵਲੋਂ ਕੀਤੀ ਗਈ ਕਾਰਵਾਈ ਨਾਲ ਅਸਹਿਮਤ ਹਾਂ, ਤਾਂ ਮੈਨੂੰ ਪ੍ਰਸ਼ਾਸਨੀ ਸੁਣਵਾਈ ਦਾ ਹੱਕ ਹੈ।</p>			
ਕਲਾਇੰਟ ਦੇ ਦਸਤਖਤ			ਤਾਰੀਖ
DSHS ਦੇ ਨੁਮਾਇੰਦੇ ਦੇ ਦਸਤਖਤ			DSHS ਵਲੋਂ ਪ੍ਰਾਪਤ ਕਰਨ ਦੀ ਤਾਰੀਖ

